

ਸਿਟੀ ਨੇ COVID-19 ਦੇ ਦੌਰਾਨ ਉਸਾਰੀ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਨਵੇਂ ਡਿਜੀਟਲ ਟੂਲਸ ਪੇਸ਼ ਕੀਤੇ

ਬ੍ਰੈਮਪਟਨ, ਓਨਟਾਰੀਓ (24 ਅਪ੍ਰੈਲ, 2020) – ਸਿਟੀ ਆਫ ਬ੍ਰੈਮਪਟਨ ਨੇ ਆਪਣੇ ਪਲਾਨਿੰਗ ਐਂਡ ਡੈਵਲੋਪਮੈਂਟ (Planning and Development) ਵਿਭਾਗ ਵਿੱਚ ਨਵੀਨਤਾਕਾਰੀ, ਨਵੀਆਂ ਪ੍ਰਕਿਰਿਆਵਾਂ ਅਤੇ ਟੂਲਸ ਪੇਸ਼ ਕੀਤੇ ਹਨ। ਇਹਨਾਂ ਟੂਲਸ ਦੇ ਨਾਲ ਵਿਭਾਗ COVID-19 (ਸੀ.ਓ.ਵੀ.ਆਈ.ਡੀ.-19) ਦੇ ਦੌਰਾਨ, ਨਿਵਾਸੀਆਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਕਾਇਮ ਰੱਖਦੇ ਹੋਏ, ਉਸਾਰੀ ਸਬੰਧੀ ਪ੍ਰੋਜੈਕਟਾਂ ਤੇ ਕੰਮ ਕਰ ਸਕੇਗਾ।

ਡੈਵਲੋਪਮੈਂਟ ਹੁਣ, ਸਬਡਿਵੀਜ਼ਨ ਦੀਆਂ ਯੋਜਨਾਵਾਂ, ਰੀਜ਼ੋਨਿੰਗ ਅਤੇ ਸਾਈਟ ਯੋਜਨਾਵਾਂ ਸਮੇਤ, ਉਸਾਰੀ ਦੇ ਕੰਮਾਂ ਸਬੰਧੀ ਸਾਰੀਆਂ ਅਰਜ਼ੀਆਂ, ਸਿਟੀ ਦੀ [ਵੈਬਸਾਈਟ \(website\)](#) ਤੇ ਔਨਲਾਈਨ ਪੇਸ਼ ਕਰ ਸਕਦੇ ਹਨ। ਕਿਉਂਕਿ ਇਹ ਟੂਲ 20 ਮਾਰਚ ਨੂੰ ਸਥਾਪਤ ਕੀਤਾ ਗਿਆ ਸੀ, ਇਸਲਈ ਸਿਟੀ ਨੂੰ ਉਸਾਰੀ ਦੇ ਕੰਮਾਂ ਸਬੰਧੀ 25 ਨਵੀਆਂ ਅਰਜ਼ੀਆਂ ਮਿਲ ਚੁੱਕੀਆਂ ਹਨ। ਸਟਾਫ਼ ਨੇ ਸਟੇਕਹੋਲਡਰਾਂ ਦੇ ਨਾਲ ਵੀਡੀਓ ਟੈਲੀਕਾਨਫਰੰਸਿੰਗ ਸੌਫਟਵੇਅਰ ਵਰਤ ਕੇ ਦੂਰੋਂ ਕੰਮ ਕਰਦੇ ਹੋਏ, ਸਾਰੀਆਂ ਅਰਜ਼ੀਆਂ ਤੇ ਪ੍ਰਕਿਰਿਆ ਕਰ ਲਈ ਹੈ।

20 ਅਪ੍ਰੈਲ ਤੋਂ, ਰਿਹਾਇਸ਼ੀ ਬਿਲਡਿੰਗ ਪਰਮਿਟਾਂ ਲਈ ਵੀ ਅਰਜ਼ੀਆਂ, ਔਨਲਾਈਨ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਬਿਲਡਿੰਗ ਡਿਵੀਜ਼ਨ (Building Division) ਸਟਾਫ਼, ਆਭਾਸੀ ਤੌਰ ਤੇ (ਵਰਚੁਅਲੀ) ਅਧਿਕਾਰਤ ਬਿਲਡਿੰਗਾਂ (ਸੈਕੰਡ ਯੂਨਿਟਸ ਸਮੇਤ) ਦੀਆਂ ਜਾਂਚਾਂ ਕਰ ਰਿਹਾ ਹੈ। ਵੱਡੀਆਂ ਇੰਡਸਟ੍ਰੀਅਲ, ਕਮਰਸ਼ੀਅਲ ਐਂਡ ਇੰਸਟੀਟਿਊਸ਼ਨਲ (ਆਈ.ਸੀ.ਆਈ.) (Industrial, Commercial and Institutional) (ICI) ਸਬੰਧੀ ਅਰਜ਼ੀਆਂ, ਸਿਰਫ਼ ਤੈਅ ਮੁਲਾਕਾਤ ਦੁਆਰਾ ਹੀ ਜਮ੍ਹਾਂ ਕਰਨੀਆਂ ਜਾਰੀ ਰਹਿਣਗੀਆਂ।

ਸਟਾਫ਼ ਨੇ ਉਸਾਰੀ ਦੇ ਕਈ ਕੰਮਾਂ ਲਈ ਮਨਜ਼ੂਰੀਆਂ ਜਾਰੀ ਕਰ ਦਿੱਤੀਆਂ ਅਤੇ COVID-19 ਮਹਾਂਮਾਰੀ ਦੇ ਦੌਰਾਨ ਹੇਠਾਂ ਦਿੱਤੇ ਮਹੱਤਵਪੂਰਣ ਪ੍ਰੋਜੈਕਟਾਂ ਤੇ ਕੰਮ ਕਰਨਾ ਜਾਰੀ ਰੱਖਿਆ ਹੈ:

- ਲਗਭਗ 22,000 ਵਰਗ ਫੁੱਟ ਦੀ ਦਫ਼ਤਰਾਂ ਲਈ ਥਾਂ ਅਤੇ 800 ਰਿਹਾਇਸ਼ੀ ਯੂਨਿਟਾਂ ਦੀ ਮਨਜ਼ੂਰੀ।
- ਸਿਟੀ ਦੇ ਚੀਫ਼ ਬਿਲਡਿੰਗ ਅਧਿਕਾਰੀ (Chief Building Official) ਨੇ ਮੈਪਲ ਲੋਜ਼ ਫਾਰਮਸ (Maple Lodge Farms) ਨੂੰ ਬਿਲਡਿੰਗ ਪਰਮਿਟ ਪ੍ਰਦਾਨ ਕੀਤਾ ਹੈ, ਇਸ ਪ੍ਰੋਜੈਕਟ ਨਾਲ 250 ਨਵੀਆਂ ਨੈਕਰੀਆਂ ਪੈਦਾ ਹੋਣਗੀਆਂ
- ਸ਼ੋਪਰਸ ਵਰਲਡ (Shoppers World) ਨੂੰ ਦੁਬਾਰਾ ਬਣਾਉਣਾ (ਰਿਓਕੈਨ), ਜਿਸਨੇ ਸਾਈਟ ਨੂੰ, 5,000 ਤੋਂ ਵੱਧ ਰਿਹਾਇਸ਼ੀ ਯੂਨਿਟਾਂ ਦੇ ਨਾਲ, ਮਿਲੀ-ਜੁਲੀ ਵਰਤੋਂ ਵਾਲੇ, ਨਵੇਂ ਸ਼ਹਿਰੀ ਭਾਈਚਾਰੇ ਵਿੱਚ ਬਦਲਣ ਦਾ ਪ੍ਰਸਤਾਵ ਪੇਸ਼ ਕੀਤਾ ਹੈ।

2019 ਵਿੱਚ ਮਾਰਚ ਅਤੇ ਅਪ੍ਰੈਲ ਵਿੱਚ ਜਾਰੀ ਕੀਤੇ ਪਰਮਿਟਾਂ ਦੇ ਮੁਕਾਬਲੇ, ਸਿਟੀ ਨੇ ਇਸ ਸਾਲ 34 ਪ੍ਰਤੀਸ਼ਤ ਵੱਧ ਪਰਮਿਟ ਜਾਰੀ ਕੀਤੇ ਹਨ। ਜਾਰੀ ਕੀਤੇ ਮਹੱਤਵਪੂਰਣ ਪਰਮਿਟਾਂ ਵਿੱਚ ਸ਼ਾਮਲ ਹਨ:

- ਮੈਪਲ ਲੋਜ਼ ਫਾਰਮਸ (Maple Lodge Farms) – ਉਸਾਰੀ ਮੁੱਲ \$2.5 ਮਿਲੀਅਨ
- ਸ਼ੈਲ, 6475 ਮੇਫੀਲਡ ਰੋਡ (Shell, 6475 Mayfield Road) – ਉਸਾਰੀ ਮੁੱਲ \$2.95 ਮਿਲੀਅਨ
- 17 ਨਾਈਟਸਬ੍ਰਿਜ਼ ਰੋਡ (17 Knightsbridge Road) – ਉਸਾਰੀ ਮੁੱਲ \$1.2 ਮਿਲੀਅਨ
- 1 ਨਾਈਟਸਬ੍ਰਿਜ਼ ਰੋਡ (1 Knightsbridge Road) – ਉਸਾਰੀ ਮੁੱਲ \$500,000

COVID-19 ਨੂੰ ਫੈਲਣ ਤੋਂ ਰੋਕਣ ਲਈ, ਭਾਈਚਾਰੇ ਦੀ ਸਹਾਇਤਾ ਲਈ ਸਿਟੀ ਦੇ ਯਤਨਾਂ ਬਾਰੇ ਹੋਰ ਜਾਣਕਾਰੀ

ਲਈ, www.brampton.ca/COVID19 ਤੇ ਜਾਓ ਜਾਂ @CityBrampton ਨੂੰ Twitter, Facebook ਅਤੇ Instagram ਤੇ ਫਾਲੋ ਕਰੋ।

ਹਵਾਲੇ

“ਚੰਗੀ ਤਰ੍ਹਾਂ ਸੰਚਾਲਿਤ ਸ਼ਹਿਰ ਦੇ ਤੌਰ ਤੇ, ਅਸੀਂ ਸਾਡੇ ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਕਾਇਮ ਰੱਖਦੇ ਹੋਏ, ਬ੍ਰੈਂਪਟਨ ਵਿੱਚ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ। ਇਹਨਾਂ ਨਵੀਨਤਾਕਾਰੀ, ਨਵੀਆਂ ਪ੍ਰਕਿਰਿਆਵਾਂ ਅਤੇ ਟੂਲਸ ਦੇ ਨਾਲ ਅਸੀਂ – COVID-19 ਮਹਾਂਮਾਰੀ ਦੇ ਦੌਰਾਨ, ਸਾਡੀ ਸਿਟੀ ਵਿੱਚ ਉਸਾਰੀ ਦੇ ਕੰਮਾਂ ਨੂੰ ਅੱਗੇ ਵਧਾ ਸਕਾਂਗੇ, ਨਵੀਆਂ ਨੌਕਰੀਆਂ ਪੈਦਾ ਕਰ ਸਕਾਂਗੇ ਅਤੇ ਸਰੀਰਕ ਦੂਰੀ ਕਾਇਮ ਰੱਖ ਸਕਾਂਗੇ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਹਾਲਾਂਕਿ ਸਿਟੀ ਦੀਆਂ ਫੈਸੀਲਿਟੀਜ਼ ਬੰਦ ਹਨ, ਕਾਉਂਸਿਲ ਅਤੇ ਸਟਾਫ਼, ਕਾਰੋਬਾਰ ਨੂੰ ਅੱਗੇ ਵਧਾਉਣ ਲਈ ਵਿਕਲਪਿਕ ਤਰੀਕਿਆਂ ਵਿੱਚ ਸੇਵਾਵਾਂ ਪੇਸ਼ ਕਰਨ ਦਾ ਲਗਾਤਾਰ ਯਤਨ ਕਰ ਰਹੇ ਹਨ। ਪਲਾਨਿੰਗ ਡਿਪਾਰਟਮੈਂਟ ਵਿੱਚ ਵਰਤੀਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ, ਬ੍ਰੈਂਪਟਨ ਦੇ ਕਾਰੋਬਾਰੀਆਂ ਨੂੰ ਪ੍ਰਭਾਵਸ਼ਾਲੀ ਤੌਰ ਤੇ ਸੇਵਾ ਦੇਣਗੀਆਂ, ਸਥਾਨਕ ਅਰਥਚਾਰੇ ਵਿੱਚ ਸਹਿਯੋਗ ਕਰਨਗੀਆਂ ਅਤੇ ਸਟਾਫ਼ ਅਤੇ ਨਿਵਾਸੀਆਂ ਨੂੰ ਸੁਰੱਖਿਅਤ ਰੱਖਣਗੀਆਂ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਪਲਾਨਿੰਗ ਐਂਡ ਡੈਵਲੋਪਮੈਂਟ ਕਮੇਟੀ

“ਇਸ ਚੁਣੌਤੀਪੂਰਣ ਸਮੇਂ ਦੇ ਦੌਰਾਨ, ਸਿਹਤ ਅਤੇ ਸੁਰੱਖਿਆ ਤੇ ਧਿਆਨ ਕੇਂਦਰਿਤ ਕਰਦੇ ਹੋਏ, ਸਾਡਾ ਧਿਆਨ ਸਾਡੇ ਸ਼ਹਿਰ ਦੇ ਵਾਧੇ ਤੇ ਵੀ ਹੈ। ਸੇਵਾਵਾਂ ਪ੍ਰਦਾਨ ਕਰਨ ਦੇ ਨਵੇਂ ਤਰੀਕੇ ਲੱਭ ਕੇ, ਸਿਟੀ ਆਫ ਬ੍ਰੈਂਪਟਨ, ਡੈਵਲੋਪਰਸ ਲਈ ਲਗਾਤਾਰ ਤਰਜੀਹੀ ਥਾਂ ਬਣੀ ਰਹੇਗੀ।”

- ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8; ਵਾਈਸ-ਚੇਅਰ, ਪਲਾਨਿੰਗ ਐਂਡ ਡੈਵਲੋਪਮੈਂਟ ਕਮੇਟੀ

“ਸਿਟੀ ਆਫ ਬ੍ਰੈਂਪਟਨ ਦਾ ਸਟਾਫ਼, ਇਸ ਚੁਣੌਤੀਪੂਰਣ ਸਮੇਂ ਦੇ ਦੌਰਾਨ ਨਵੇਂ ਅਤੇ ਸੁਰੱਖਿਅਤ ਤਰੀਕਿਆਂ ਨਾਲ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰ ਲਈ ਸਾਡੇ ਸਮਰਪਣ ਵਿੱਚ ਇੱਕਜੁੱਟ ਹੈ। ਪਲਾਨਿੰਗ ਡਿਪਾਰਟਮੈਂਟ ਵਿੱਚ ਪੇਸ਼ ਕੀਤੀਆਂ ਪ੍ਰਕਿਰਿਆਵਾਂ ਅਤੇ ਟੂਲਸ ਦੇ ਨਾਲ, ਅਸੀਂ ਇਸ ਐਮਰਜੈਂਸੀ ਦੇ ਦੌਰਾਨ, ਸਟਾਫ਼ ਅਤੇ ਜਨਤਾ ਦੀ ਸਿਹਤ ਅਤੇ ਤੰਦਰੁਸਤੀ ਨੂੰ ਕਾਇਮ ਰੱਖਦੇ ਹੋਏ, ਉਸਾਰੀ ਸਬੰਧੀ ਭਾਈਚਾਰੇ ਨੂੰ ਲਗਾਤਾਰ ਸੇਵਾ ਪ੍ਰਦਾਨ ਕਰ ਸਕਾਂਗੇ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca